

ਆਪਣੇ ਵਪਾਰ ਦਾ ਚੋਰੀ ਤੋਂ ਬਚਾਅ ਕਰਨਾ

ਕੀ ਤੁਸੀਂ ਇਸ ਗੱਲ ਬਾਰੇ ਸੋਚਦੇ ਹੋ ਕਿ ਤੁਸੀਂ ਆਪਣੇ ਵਪਾਰ ਨੂੰ ਚੋਰੀ ਤੋਂ ਕਿਸ ਤਰ੍ਹਾਂ ਬਚਾਅ ਸਕਦੇ ਹੋ? ਇਸ ਕਿਸਮ ਦੇ ਕਈ ਕਦਮ ਹਨ ਜਿਹੜੇ ਤੁਸੀਂ ਚੁੱਕ ਸਕਦੇ ਹੋ ਆਪਣੀ ਪੂੰਜੀ ਨੂੰ ਬਚਾਉਣ ਅਤੇ ਅੰਦਰੂਨੀ ਅਤੇ ਬਾਹਰਲੀਆਂ ਚੋਰੀਆਂ ਨੂੰ ਘਟਾਉਣ ਲਈ।

ਚੋਰੀ ਤੋਂ ਬਚਾਅ ਦੀ ਇਕ ਅਸਰਦਾਇਕ ਯੋਜਨਾ ਤਿਆਰ ਕਰਨਾ ਆਪਣੇ ਵਪਾਰ ਦੀ ਸੁਰੱਖਿਆ ਦੇ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੁੰਦਾ ਹੈ ਜਿਹੜਾ ਤੁਸੀਂ ਚੁੱਕ ਸਕਦੇ ਹੋ। ਚੋਰੀ ਤੋਂ ਬਚਾਅ ਦੀ ਯੋਜਨਾ ਤੁਹਾਨੂੰ ਸੰਭਾਵੀ ਖਤਰਿਆਂ ਦਾ ਅੰਦਾਜ਼ਾ ਲਾਉਣ ਵਿੱਚ ਮਦਦ ਕਰਦੀ ਹੈ ਅਤੇ ਨਾਲ ਹੀ ਤੁਹਾਡੇ ਕਰਮਚਾਰੀਆਂ ਨੂੰ ਸਿੱਖਿਆ ਦੇਣ ਲਈ ਸਾਧਨ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ।

ਬਾਹਰਲੀ ਚੋਰੀ

ਬਾਹਰਲੀ ਚੋਰੀ ਤੁਹਾਡੇ ਵਪਾਰ ਤੋਂ ਬਾਹਰਲੇ ਕਿਸੇ ਵਿਅਕਤੀ ਵਲੋਂ ਕੀਤੀ ਜਾਂਦੀ ਹੈ। ਇਹ ਧੋਖੇਬਾਜ਼ ਉਤਪਾਦਨ ਵਾਪਸ ਕਰਨਾ, ਦੁਕਾਨ ਤੋਂ ਚੋਰੀ ਕਰਨਾ, ਜਾਂ ਪਾਫ਼ ਲਾਉਣਾ ਹੋ ਸਕਦਾ ਹੈ।

ਬਾਹਰਲੀ ਚੋਰੀ ਤੋਂ ਬਚਾਅ ਲਈ ਸੁਝਾਅ:

- ਗਾਹਕਾਂ ਵਾਸਤੇ ਵਧੀਆ ਸੇਵਾਵਾਂ ਪ੍ਰਦਾਨ ਕਰੋ। ਖਿਆਲ ਰੱਖਣ ਵਾਲੇ ਅਤੇ ਮਦਦਗਾਰ ਕਰਮਚਾਰੀ ਚੋਰੀ ਕਰਨ ਵਾਲਿਆਂ ਨੂੰ ਚੋਰੀ ਤੋਂ ਵਰਜ ਸਕਦੇ ਹਨ।
- ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਅਸਾਨੀ ਨਾਲ ਸਟੋਰ ਦੇ ਸਾਰੇ ਹਿੱਸਿਆਂ ਨੂੰ ਦੇਖ ਸਕੋ। ਸਕਿਊਰਿਟੀ ਵਾਲੇ ਸ਼ੀਸ਼ੇ ਅਤੇ ਸਰਵੇਲਿੰਗ ਵਾਲੇ ਕੈਮਰੇ ਤੁਹਾਡੇ ਕਰਮਚਾਰੀਆਂ ਵਲੋਂ ਵਪਾਰ ਵਾਲੀ ਥਾਂ ਦੀ ਦੇਖ ਭਾਲ ਕਰਨ ਵਿੱਚ ਮਦਦ ਕਰਨਗੇ।
- ਆਪਣੇ ਸਮਾਨ ਦਾ ਪੂਰਾ ਲੇਖਾ ਜੋਖਾ ਰੱਖੋ ਅਤੇ ਕਿਸੇ ਕਿਸਮ ਦੇ ਅੰਤਰ ਬਾਰੇ ਖੋਜ ਪੜਤਾਲ ਕਰੋ।
- ਜਦੋਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਜਾਓ ਤਾਂ ਸਕਿਊਰਿਟੀ ਬਾਰੇ ਧਿਆਨ ਰੱਖੋ। ਪੈਸੇ ਜਮ੍ਹਾਂ ਕਰਾਉਣ ਲਈ ਦਿਨ ਦਾ ਸਮਾਂ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਬੈਂਕ ਜਾਣ ਦੇ ਸਮੇਂ ਨੂੰ ਬਦਲਦੇ ਰਹੋ ਅਤੇ ਆਪਣੇ ਰਾਹ ਵੀ ਬਦਲਦੇ ਰਹੋ।
- ਸਕਿਊਰਿਟੀ ਸਿਸਟਮ ਲਗਵਾਓ ਅਤੇ ਸਕਿਊਰਿਟੀ ਅਲਾਰਮ ਦਾ ਹਮੇਸ਼ਾ ਹੁੰਗਾਰਾ ਦਿਓ।

ਅੰਦਰਲੀ ਚੇਰੀ

ਅੰਦਰਲੀ ਚੇਰੀ ਤੁਹਾਡੇ ਬਿਜ਼ਨਿਸ 'ਚ ਕੰਮ ਕਰਦੇ ਕਿਸੇ ਅੰਦਰਲੇ ਵਜੋਂ ਕੀਤੀ ਜਾਂਦੀ ਹੈ। ਅੰਦਰਲੀ ਚੇਰੀ ਵਿਚ ਸ਼ਾਮਲ ਹੁੰਦੇ ਹਨ ਘਾਲਾ ਮਾਲਾ, ਸ਼ਾਪਲਿਫਟਿੰਗ ਅਤੇ ਧੋਖਾ। ਭਾਵੇਂ ਇਸ ਗੱਲ 'ਤੇ ਯਕੀਨ ਕਰਨਾ ਔਖਾ ਹੁੰਦਾ ਹੈ ਕਿ ਕੋਈ ਵਿਸ਼ਵਾਸ ਯੋਗ ਕਰਮਚਾਰੀ ਤੁਹਾਡੇ ਕੋਲੋਂ ਕੁਝ ਚੁਰਾਵੇਗਾ, ਪਰ ਸਾਵਧਾਨੀ ਜ਼ਰੂਰੀ ਹੈ।

ਅੰਦਰਲੀ ਚੇਰੀ ਤੋਂ ਬਚਾਅ ਲਈ ਸੁਝਾਅ:

- ਜਦੋਂ ਤੁਸੀਂ ਕਿਸੇ ਨਵੇਂ ਵਿਅਕਤੀ ਨੂੰ ਕੰਮ 'ਤੇ ਰੱਖੋ ਤਾਂ ਉਸ ਦੇ ਹਵਾਲੇ ਚੈੱਕ ਕਰੋ ਅਤੇ ਉਸ ਬਾਰੇ ਅਪਰਾਧੀ ਰਿਕਾਰਡ ਦੇਖਣ ਦੀ ਵੀ ਮੰਗ ਕਰੋ।
- ਇਹੋ ਜਿਹੇ ਅਮਲ ਤਿਆਰ ਕਰੋ ਜਿਹੜੇ ਅੰਦਰਲੀ ਚੇਰੀ ਨੂੰ ਘਟਾਉਂਦੇ ਹੋਣ (ਜਿਵੇਂ ਕਿ ਕਿਸੇ ਆਜ਼ਾਦ ਹਿਸਾਬ-ਕਿਤਾਬ ਰੱਖਣ ਵਾਲੇ ਨੂੰ ਕੰਮ ਤੇ ਲਾਉਣਾ ਜਾਂ ਕਦੇ ਕਦੇ ਹਿਸਾਬ ਕਿਤਾਬ ਨੂੰ ਆਪ ਚੈੱਕ ਕਰਨਾ)।
- ਕਰਮਚਾਰੀਆਂ ਦੀਆਂ ਕਰਤੱਵਾਂ ਨੂੰ ਵੱਖ ਵੱਖ ਕਰੋ। ਉਦਾਹਰਨ ਵਜੋਂ, ਜਿਹੜਾ ਵਿਅਕਤੀ ਨਕਦੀ ਉਗਰਾਉਂਦਾ ਹੋਵੇ ਉਹ ਰਸੀਦਾਂ ਨੂੰ ਸਹੀ ਕਰਨ ਦਾ ਜ਼ਿੰਮੇਵਾਰ ਨਾ ਹੋਵੇ।
- ਹਰ ਕਰਮਚਾਰੀ ਨੂੰ ਉਹਦੇ ਆਪਣੇ ਨਕਦੀ ਦੇ ਦਰਾਜ਼ ਦਾ ਜ਼ਿੰਮੇਵਾਰ ਬਣਾਓ।
- ਜਦੋਂ ਅੰਦਰਲੀ ਚੇਰੀ ਸਬੰਧੀ ਆਪਣੀਆਂ ਨੀਤੀਆਂ ਬਾਰੇ ਗੱਲਬਾਤ ਕਰੋ ਤਾਂ ਸਾਫ ਅਤੇ ਸਦਾ ਇਕੋ ਜਿਹੀ ਗੱਲਬਾਤ ਕਰੋ ਅਤੇ ਜੇ ਕੋਈ ਵੀ ਮਸਲਾ ਹੋਵੇ ਤਾਂ ਉਸ ਨਾਲ ਉਸੇ ਵੇਲੇ ਇਨਸਾਫ ਨਾਲ ਨਜਿੱਠੋ।

ਤੁਸੀਂ ਸ਼ਾਇਦ ਬੰਧ-ਪੱਤਰ ਬੀਮਾ ਖ਼ਰੀਦਣਾ ਪਸੰਦ ਕਰੋ। ਬੰਧ-ਪੱਤਰ ਬੀਮਾ ਇਕ ਉਹ ਸਮਝੌਤਾ ਹੁੰਦਾ ਹੈ ਜਿਹੜਾ ਕਰਮਚਾਰੀਆਂ ਵਲੋਂ ਕੀਤੇ ਕਿਸੇ ਕੰਮ ਨਾਲ ਹੋਏ ਨੁਕਸਾਨ ਦਾ ਇਵਜ਼ਾਨਾ ਦੇਣ ਦੀ ਗਰੰਟੀ ਦਿੰਦਾ ਹੈ।

ਚੇਰੀ ਨੂੰ ਵਰਜਣ ਦੀ ਅਸਰਦਾਇਕ ਯੋਜਨਾ ਤੁਹਾਨੂੰ ਖਤਰਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਸੁਰੱਖਿਆ ਨੂੰ ਬੇਹਤਰ ਬਣਾਉਣ ਵਿਚ ਮਦਦ ਕਰ ਸਕਦੀ ਹੈ। ਆਪਣੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਸ਼ਾਮਲ ਰੱਖੋ ਅਤੇ ਉਨ੍ਹਾਂ ਨੂੰ ਸਿੱਖਿਆ ਅਤੇ ਵਸੀਲੇ ਦਿਓ ਜਿਹਦੇ ਨਾਲ ਉਹ ਤੁਹਾਡੇ ਵਪਾਰ ਨੂੰ ਚੇਰੀ ਤੋਂ ਸੁਰੱਖਿਅਤ ਰੱਖ ਸਕਣ।